Network capacity fee not mandatory for second cable connection: Trai

FE BUREAU New Delhi, February 8

THE TELECOM REGULATORY Authority of India (Trai) on Friday said that the Network Capacity Fee (NCF) of ₹130 is not mandatory for a second cable or DTH connection in the same home.

The regulator also said the regulatory framework allows broadcasters to offer discount or waive the NCF for second connection. However, such disicounts have to be uniform in the target market area of the TV channel distributor and declared




by the distribution platform operator (DPO) on their website. "Few subscribers had raised

the issue of NCF for a second connection. NCF for a

second/additional connection is not mandatory. Some service providers have already started providing discounts or are waiving NCF for the second connection,"Trai said in a statement. The new regulatory framework for broadcasting and cable services mandates a maximum NCF of ₹130 for 100 standard definition (SD) channels and ₹20 for a slab of additional 25 SD channels.

Consumers have the free-

dom to choose their 100 SD channels within the prescribed NCF. The desired channels could be a la carte free to air (FTA) or pay channels or a bouquet of pay channels, etc. The new regulatory framework for broadcasting and cable services kicked-in from February 1, 2019.



Sun TV Network Limited

Regd. Office: Murasoli Maran Towers, 73, MRC Nagar Main Road, MRC Nagar, Chennai - 600 028 CIN: L22110TN1985PLC012491 Email: tvinfo@sunnetwork.in; www.suntv.in Phone No: 044-44676767 Fax No: 044-40676161

				(Rupees in	crores except E	PS and unless oth	nerwise stated
			Quarter Ended	i	Nine mon	Year ended	
. No.	Particulars	December 31, 2018	September 30, 2018	December 31, 2017	December 31, 2018	December 31, 2017	March 31, 2018
		Unaudited	Unaudited	Unaudited	Unaudited	Unaudited	Audited
1	Income from Operations (Net)	904.45	749.55	683.28	2,774.39	2,145.50	2,862.45
2	Net Profit before tax	542.00	533.63	406.63	1,702.31	1,219.08	1,658.40
3	Net Profit after tax	351.33	351.32	266.97	1,111.79	803.28	1,093.04
4	Total Comprehensive income	351.39	351.38	267.03	1,111.97	803.46	1,092.64
5	Equity share capital (Face value of Rs.5.00 /- each)	197.04	197.04	197.04	197.04	197.04	197.04
6	Reserves excluding revaluation reserves (i.e. Other Equity)						4,443.03
7	Earnings Per Share (Face value of Rs.5.00 /- each) Basic and Diluted - in Rs (Not annualised)	8.92	8.91	6.77	28.21	20.38	27.74

and Disclosure Requirements) Regulations, 2015. The full format of the said financial results are available in the websites of the Company, National Stock Exchange of India Limited and BSE Limited at www.suntv.in, www.nseindia.com and www.bseindia.com respectively. For and on behalf of the Board of Directors

Place : Chennai Date : February 8, 2019

K Vijaykumar Managing Director and Chief Executive Officer

Bengal business summit gets ₹2.48 lakh cr worth of investment proposals

FE BUREAU Kolkata, February 8

WEST BENGAL CHIEF minister Mamata Banerjee on Friday announced that the 5th edition of the Bengal Global Business Summit has attracted investment proposals worth ₹2,48, 288 crore. There were 86 MOUs signed following 1200 B2B and 45 B2G meetings. The summit was charac-



terised with a huge number of foreign delegates, who had come here to do real business, state finance, industry and IT minister Amit Mitra said. "In the earlier edi-

foreign delegates mainly came to gather some experience about the affairs of West Bengal. This time, 450 foreign delegates, who represented various countries like UK, Italy, Poland, Republic of Korea, Japan, USA, Germany, France, UAE, Luxembourg and many others, actually did some business. They have either signed MoUs for cooperation and collaboration, or have tied up with local partners, or have been handed over land by the government to start a new unit," Mitra told reporters at the conclusion of the summit.

Although the minister couldn't provide a sector-wise break up of the of the investments proposed, he said 40% of the investment proposals that have come in the the earlier four editions of BGBS have already happened or under implementation. Hinting to the vibrant Gujarat business summit, Mitra said, "While our cumulative aggregate figure of fructification of investment proposals in the last four business summit is 40%, the state from which the man represents the country's prime minister's office has a cumulative aggregate figure of 1.43% only."

PSB NPAs

decline to

₹8.64L cr

Centre

in Apr-Dec:

PRESS TRUST OF INDIA New Delhi, February 8

BAD LOANS OF public sector banks declined by more than ₹31,000 crore to ₹8,64,433 crore in the first nine months of the current fiscal as compared to end of March 2018, the gov-

ernment said on Friday.

Assets (NPAs) or bad

loans of the banks stood

at ₹8,95,601 crore at the

end of previous fiscal,

minister of state for finance Shiv Pratap Shukla said in a written

Bad loans fell to

₹8,75,619 crore as on

June 2018 and further to

₹8,64,433 crore in December 2018 (as per

provisional data), he said.

Shukla said presently the government is not considering any proposal for privatisation of PSBs.

He said bad loans fell by ₹31,168 crore in April-December 2018-19 compared to NPAs worth ₹8,95,601 crore at March-end 2018. NPAs declined as a result of the government's 4Rs strategy of recognition, resolution, recapitalisation and reforms, Shukla said. "As per RBI inputs, the primary reasons for spurt in stressed assets have been...aggressive lending practices, wilful default or loan frauds or

corruption in some

cases, and economic

Review (AQR) initiated

in 2015 for clean and

fully provisioned bank

balance-sheets revealed

high incidence of NPAs,"

Quality

slowdown.

he said.

"Asset

reply to Lok Sabha.

Performing



NOTICE CUM ADDENDUM

Notice cum addendum for amendment to Scheme Information Documents (SIDs) & Key Information Memorandums (KIMs) of Tata Liquid Fund, Tata Money Market Fund, Tata Corporate Bond Fund, Tata Dynamic Bond Fund, Tata Income Fund, Tata Medium Term Fund, Tata Short Term Bond Fund, Tata Treasury Advantage Fund, Tata Ultra Short Term Fund, Tata Retirement Savings Fund - Conservative Plan, Tata Hybrid Equity Fund and Tata Balanced Advantage Fund.

Effective date: 11 February 2019

The above-mentioned schemes may participate in repo in corporate debt securities subject to guidelines specified by RBI & SEBI which includes the following:

- Gross exposure to corporate bond repo transaction should be not more than 10% of the net asset of the scheme.
- The cumulative gross exposure through repo transactions in corporate debt securities along with equity, debt and derivatives shall not exceed 100% of the net assets of the Scheme.
- The Schemes will participate in repo transactions only in AA and above rated corporate debt securities.
- The Schemes may borrow through repo transactions (for redemption/dividend payout) only if the tenor of the transaction does not exceed a period of six months & aggregate borrowing is note more than 20% of net assets of the Scheme
- Credit exposure will be on the counterparty & not on the collateral securities in case of corporate bond repo. Issuer and counterparty limits will be based on approved credit universe.

The schemes will ensure compliance with the Seventh Schedule of the Mutual Funds Regulations about restrictions on

investments, wherever applicable, with respect to repo transactions in corporate debt securities As mandated by SEBI vide circular CIR/IMD/DF/19/2011 dated November 11, 2011, AMC & Trustee company of Tata Mutual Fund have specified norms for Category of counterparty, credit rating of counterparty, tenor of collateral and applicable haircuts

for participation in repo in corporate bonds Risk associated with investing in Repo of Corporate Bond Securities

To the extent the scheme invests in Repo of Corporate Bond Securities, the scheme will be subject to following risks -

- Corporate Bond Repo will be subject to counter party risk.
- . The Schemes will be exposed to credit risk on the underlying collateral downward migration of rating. The scheme may impose adequate haircut on the collateral to cushion against any diminution in the value of the collateral. Collateral will require to be rated AA & above rated where potential for downgrade/default is low. In addition, appropriate haircuts are applied on the market value of the underlying securities to adjust for the illiquidity & interest rate risk on the underlying instrument.
- Liquidity of collateral: In the event of default by the counterparty, the scheme would have recourse to recover its investments by selling the collateral in the market. If the underlying collateral is illiquid, then the Mutual Fund may incur an impact cost at the time of sale (lower price realization).

- This notice cum addendum will form an integral part of the SIDs & KIMs of the schemes.
- All other terms and conditions of the SIDs/ KIMs read with other addendums including the Risk-o-meters of the scheme remain unchanged.

Mutual Fund Investments are subject to market risks, read all scheme related documents carefully.

COMPUCOM Software Limited Statement of Un-audited Standalone Financial Results for the Quarter/Nine months ended on December 31, 2018 (Rs. In Lacs

Regd. Office: IT 14-15, EPIP, Sitapura, Jaipur - 302022, Tel: 0141-5115908, Fax: 0141-2770335, Email: cs@compucom.co.in, Website: www.compucom.co.in, CIN: L72200RJ1995PLC009798

		Quarter Ended	Quarter Ended	Quarter Ended	Nine Months Ended	Nine Months Ended	Year ended
S.	Particulars	31.12.2018	30.09.2018	31.12.2017	31.12.2018	31.12.2017	31.03.2018
No.	•	Unaudited	Unaudited	Unaudited	Unaudited	Unaudited	Unaudited
1	Total Income from operations (net)	423.59	2,097.09	1,010.19	6,172.11	3,595.77	4,570.04
2	Net Profit / (Loss) for the period (before Tax,						
	Exceptional and/or Extraordinary items)	(310.03)	412.61	322.48	621.43	1,287.18	426.81
3	Net Profit / (Loss) for the period before Tax						
	(after Exceptional and/or Extraordinary items)	(310.03)	412.61	322.48	621.43	1287.18	426.81
4	Net Profit / (Loss) for the period after Tax (after						
	Exceptional and/or Extraordinary items)	(230.49)	311.85	214.38	437.98	854.28	295.93
5	Total Comprehensive Income for the period						
	(Comprising Profit /(Loss) for the period (after						
	tax) & other comprehensive income (after tax)	(227.26)	315.09	214.38	447.68	854.28	307.86
6	Equity Share Capital (Face Value of ₹ 2/- each)	1582.50	1582.50	1582.50	1582.50	1582.50	1582.50
7	Earnings Per Share (of ₹ 2/- each) (for						
	continuing and discontinuing operations)						
	1. Basic :	(0.29)	0.40	0.27	0.57	1.08	0.39
	2. Diluted :	(0.29)	0.40	0.27	0.57	1.08	0.39

Notes: (1.) The above is an extract of the detailed format of Quarterly Financial Results filed with the stock Exchanges under Regulation 33 of the SEBI (Listing and other Disclosure Requirements) Regulations, 2015. The full format of the Quarterly Financial Results is available on the Stock Exchange websites and company's website: Company's website: www.compucom.co.in, BSE Limited: www.bseindia.com, National Stock Exchange of India Limited: www.nseindia.com (2) The above results have been reviewed by the Audit Committee, approved and taken on record by the Board of Directors of the Company at its meeting held on Feb.,08, 2019. A limited review of the same has also been carried out by the Statutory Auditors of the Company

Place : Jaipur Date: February 08, 2019 For and on behalf of the Board of Compucom Software Limited **Surendra Kumar Surana** Managing Director (DIN: 00340866)



ICT LIMITED

Registered Office: Village Chohal, District Hoshiarpur 146 024 (Punjab) Tel.: 01882-258780; FAX: 01882-258059, Website: www.jct.co.in; Email ID: jctsecretarial@jctltd.com CORRIGENDUM TO THE EXTRA ORDINARY GENERAL MEETING NOTICE

Corrigendum to the Notice of Extra ordinary General Meeting to be held on 14.02.2019 at the registered office of the Company at Village Chohal, District Hoshiarpur 146024 (Punjab) to pass the resolution specified in Item No. 1. This Corrigendum is issued in continuation of and should be read in conjunction with the original Notice and addendum to Notice along with corrigendum's already issued which were already emailed/ dispatched to the shareholders.

Point no.(v) of Explanatory Statement annexed to the Notice is amended to include as under: (v) Identity of the proposed allottees, the percentage of post preferential issue capital that may be held by them, and change in control, if any, in the Company consequent to the Preferential Issue, as under:

Sr.	Name of the Proposed Allottee and	id	fallottee is not a natural person, lentity of the natural person who e the ultimate beneficial owner of he shares proposed to be issued, if applicable	Ultimate Beneficial owners in case allottee is not natural person	(Promoter/ Non - Promoter)	Permanent Account Number (PAN)	No of equity shares to be allotted	Percenta of pos preferen issue
1	Phoenix ARC	1	Amit Desai & Bayjool Desai	Amit Desai & Bayjool Desai	Non-	AAECP3447K	1,22,13,333	1.40
	Private Limited	2	Bayjool Desai & Amit Desai	Bayjool Desai & Amit Desai	Promoter	The second second		175.165.2
		3	Anjum Gafulbhai Bilakhia	Anjum Gafulbhai Bilakhia				
		4	Bharat Manu Mahtani	Bharat Manu Mahtani				
		5	Nandita Manu Mahtani	Nandita Manu Mahtani				
		6	Paranjaay Bharat Mahtani	Paranjaay Bharat Mahtani				
	13.	7	Panna Bankim & Bankim Hamir	Panna Bankim & Bankim Hamir				
		8	Praful M Patel HUF	Praful M Patel (karta)				
		9	Vineet Nayyar Kotak Mahindra Prime Limited	Vineet Nayyar • Kotak Mahindra Bank Limited				
		10	Kotak Manindra Prime Limited	Kotak Mahindra Bank Limited Kotak Securities Limited Kotak Mahindra Bank Limited Mr. Tirupattur Raghunath Venkataraman (Nominee of KMBL) Jt. Kotak Mahindra				
				Bank Limited Mr. Krishnan Venkat Subramanian (Nominee of KMBL) Jt. Kotak Mahindra Bank Limited				
				 Mr. Dipak Gupta (Nominee of KMBL) Jt. Kotak Mahindra Bank Limited Ms. Shanti Ekambaram (Nominee of 				
				KMBL) Jt. Kotak Mahindra Bank Limited > Mr. Jaimin Bhatt (Nominee of KMBL) Jt. Kotak Mahindra Bank Limited • Kotak Mahindra Capital Company Limited (KMCC)				
				 Kotak Mahindra Bank Limited Dipak Gupta (Nominee of Kotak Mahindra Bank Ltd) Jaimin Bhatt (Nominee of Kotak Mahindra 				
				Bank Ltd)				
				> Krishnan Venkat Subramanian (Nominee of				
				Kotak Mahindra Bank Ltd)				
				Shanti Ekambaram (Nominee Kotak Mahindra				
				Bank Ltd)				
				> Mohan Shenoi (Nominee of Kotak Mahindra				
				Bank Ltd)				
				> Narayan S.A. (Nominee of Kotak Mahindra				
				Bank Ltd)				
				Narayan S.A. Disek Custs				
				Dipak Gupta Gleverore				
				C. Jayaram Jointo Shall				
				Jaimin Bhatt T V Back weath				
				T V Raghunath Shanti Ekambaram				
		11	Kotak Mahindra Investments Limited	Kotak Mahindra Bank Limited				
			Notak marinura investrierits Limited	C Jayaram				
				Narayan S A				
				K.V.S Manian				
				Dipak Gupta				
				Jaimin Bhatt				
				T.V. Raghunath				
				Shanti Ekambaram				
	10			Gaurang Shah				
		12	Shrinivas Dempo	Shrinivas Dempo				
			Shishir Bajaj	Shishir Bajaj				
		14	Harish Pravinchandra Shah	Harish Pravinchandra Shah & Bina Harish Shah				
		45	& Bina Harish Shah	Mayork Chah 9 Chadi Chah				
			Mayank Shah & Shruti Shah	Mayank Shah & Shruti Shah				
			Rajesh Khanna & Ashu Khanna A.K. Desai (HUF)	Rajesh Khanna & Ashu Khanna Amit K Desai (Karta)				
			K.M. Desai (HUF)	Krishnakant M Desai (Karta)				
	0.0		Amrit Banaspati Company Private	Naresh Kumar Bajaj				
		15	Limited	Ashwini Kumar Bajaj Vikram Kumar Bajaj				
				Vandana Bajaj Jaya Bajaj Amrit Corp Limited – Listed Company				
		20	M3 Investments Private Limited	Bilakhia Holdings Private Limited Yunus Bilakhia - Trustee, Anjum Bilakhia - Trustee, Zakir Bilakhia -Trustee A/c Yunus Bilakhia Holding Company Trust Zakir Bilakhia - Trustee, Yunus Bilakhia - Trustee, Anjum Bilakhia -Trustee A/ c Zakir Bilakhia Holding Company Trust				
				Anjum Bilakhia -Trustee, Yunus Bilakhia - Trustee, Zakir Bilakhia – Trustee A/c Anjum Bilakhia Holding Company Trust Bilakhia Holdings Private Limited jointly with Mr. Anjum G. Bilakhia				
	Phoenix ARC	1	Phoenix ARC Private Limited	Same as mentioned against Sr. 1 as above	Non-	AADTP8671P	2,42,58,734	2.7
	Private Limited	1	The state of the s		Promoter	000000000000000000000000000000000000000		152/5
	acing as Trustee of Phoenix Trust- FY19-5 Scheme G	2	Kotak Mahindra Bank Limited	Not applicable				

A new Point no. ix) is to be added as: Maximum number of shares:- Maximum number of shares to be allotted under this resolution will be 3,64,72,067 (Three Crores Sixty-Four Lacs Seventy-Two Thousand and Sixty-seven) @ Rs. 2.50 each. Further, the number of Equity Shares that would be allotted under Preferential Allotment, the aggregate shareholding and the percentage of capital held post-Preferential Allotment, may differ from the details provided under point no. (iii) of the explanatory statement. This is merely an indicative percentage. Save for changes as above, all the information and contents set out in the Notice and addendum & earlier Corrigendum to notice of the Extra ordinary General Meeting and Proxy Form

including among others and the resolutions to be considered at the Extra Ordinary I General Meeting remain unchanged. By Order of the Board of Directors For JCT LIMITED Sandeep Sachdeva Dated: 08.02.2019

MRO-TEK REALTY LIMITED

(formerly known as MRO-TEK LIMITED) Regd Office: No.6, 'Maruthi Complex', New BEL Road, Chikkamaranahalli, Bengaluru-560 054 CIN NO.L28112KA1984PLC005873 Phone: 080-42499000

Website: www.mro-tek.com



STATEMENT OF UN-AUDITED FINANCIAL RESULTS FOR THE QUARTER AND NINE MONTHS ENDED 31st DECEMBER, 2018

FY19-5 Scheme G

(Rs in Lakhs except for EPS)

C1	The second secon	Quarter Ended			Nine Months Ended		Year Ended	
SI. No.	Particulars	31/Dec/2018 Un-Audited	30/Sept/2018 Un-Audited	31/Dec/2017 Un-Audited	31/Dec/2018 Un-Audited	31/Dec/2017 Un-Audited	31/Mar/2018 Audited	
1	Total income from operations	637.01	1,078.92	437.93	2,209.20	1,777.56	3,796.76	
2	Net Profit / (Loss) for the period before Tax, Exceptional and Extraordinary Items	(253.39)	(149.57)	(279.13)	(710.24)	(452.34)	667.31	
3	Net Profit / (Loss) for the period before Tax, but after Exceptional and Extraordinary Items	(253.39)	(149.57)	(297.78)	(710.24)	(359.51)	752.47	
4	Net Profit / (Loss) for the period after Tax, after Exceptional and Extraordinary Items	(261.74)	(144.02)	(298.08)	(693.22)	(382.26)	720.10	
5	Total Comprehensive Income for the period (Comprising Profit/(Loss) for the period (after tax) and Other Comprehensive Income (after tax)	(259.75)	(147.05)	(292.32)	(692.13)	(371.79)	730.69	
6	Equity Share Capital	934.23	934.23	934.23	934.23	934.23	934.23	
7	Other Equity	(277.66)	(17.90)	(688.03)	(277.66)	(688.03)	414.48	
8	Earnings Per Share (of Rs. 5/-each) for Continuing and discontinued Operations	N. C.	S. S.	10		8	100	
	1. Basic : Rs.	(1.40)	(0.77)	(1.60)	(3.71)	(2.05)	3.85	
	2. Diluted: Rs.	(1.40)	(0.77)	(1.60)	(3.71)	(2.05)	3.85	


NOTES:-

- The above Results have been reviewed by the Audit Committee and approved by the Board of Directors at their respective meeting held on 07th Feb, 2019
- 2 The above is an extract of the detailed format of Quarterly Financial Results for the Quarterly Financial Results for the Quarter/Nine Months ended 31st December, 2018 filed with the Stock Exchanges under Regulation 33 of the SEBI (Listing and Other Disclosure Requirements) Regulations 2015. The full format of the Quarterly Financial Results are available on the websites of the Stock Exchanges and the website of the company, "www.mro-tek.com".
- 3 Figures for the earlier period has been re-grouped wherever necessary.

By Order of the Board, for MRO-TEK REALTY LIMITED Sd/-Aniruddha Mehta

Place: Bengaluru Date: 07th Feb 2019







"ਜਹਾਜ਼ ਕਿਨਾਰੇ ਤੇ ਖੜੇ ਸੁਰੱਖਿਅਤ ਹੁੰਦੇ ਹਨ, ਪਰ ਜਹਾਜ਼ਾਂ ਦਾ ਮਕਸਦ ਕਿਨਾਰਿਆਂ ਤੇ ਖੜਨਾ ਨਹੀਂ ਹੁੰਦਾ।"

- ਡਬਲਿਊ ਸ਼ੈਂਡ

ਕਰੰਸੀ ਰੇਟ					
यु क्रोप इसत	71.22				
पश्चिम प्रत्यक्षितः	93.23				
वेर्तवीक्त व्यक्त	53.67				
F	80.71				
अम्पूर्णभार बाह्य	50.51				

ਸਰਾਫ਼ਾ ਸੋਨਾ 24 ਕੋਰੋਟ 33,360 of to the ਸੋਨਾ 22 ਕੈਰੋਟ 11.560 WESTERN ਜਾਂਦੀ ਤੇਜ਼ਾਬੀ

ਪਟਵਾਰੀ ਨਹੀਂ ਮਿਲਦਾ ਤਾਂ ਦਰਖ਼ਾਸਤ

ਨਈ ਨਿਆ ਫੈਸਲਾ : ਪ੍ਰਦੀਪ ਗੁਮਾਰ

ਜਾਂਦੇ ਹਨ, ਪਰ ਦਫ਼ਤਰੀ ਕਾਰਨਾਂ ਕਰ ਕੇ ਪਟਵਾਬੀ ਕਈ ਵਾਰ ਦਫ਼ਤਰ ਵਿੱਚ ਨਹੀਂ ਮਿਲਦੇ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ

ਇਸੇ ਪ੍ਰਬਾਨੀ ਨੂੰ ਮਤਮ ਕਰਨ ਸਦੀ ਹੁਣ ਆਮ ਲੋਕ ਅਜਿਹੀ ਸਥਿਤੀ ਵਿੱਚ ਆਪਣੀ ਦਰਖਾਸਤ ਨੇੜਲੇ ਵਰਦ ਕੇਂਦਰ ਵਿੱਚ ਵੀ ਜਮ੍ਹਾ ਕਰਵਾ ਕਰਦ ਕਦਰ ਵਿੱਚ ਵੀ ਜ਼ਜ੍ਹਾ ਕਰਦਾ ਸਕਦੇ ਹਨ। ਉਨ੍ਹਾ ਕਿਹਾ ਕਿ ਇਸ ਸੰਬੰਧੀ ਪੰਜਾਬ ਸਰਕਾਰ ਦੀਆਂ ਵੀ ਸਪੋਸ਼ਟ ਹਵਾਇਤਾਂ ਹਨ ਕਿ ਜ਼ਿਸ੍ਹੇ ਵੀ ਕਾਰਨ ਆਮ ਲੋਕਾਂ ਨੂੰ ਦਫ਼ਰਕਾਂ ਵਿੱਚ ਬੋਜਲ-ਖੁਆਰ ਨਹੀਂ ਹੋਣ ਦੇਣਾ

ਇਤਿਹਾਸ ਦੇ ਮਾਡਨ ਪ੍ਰਸ਼ਨ ਪੱਤਰ ਤੇ ਪਸ਼ਨ ਬੋਰਡ ਦੀ ਵੈੱਬਸਾਈਟ 'ਤੇ ਪਾਏ

ਮਹਾਜੀ (ਗੁਰਜੀਤ ਵਿੱਲਾ) ਮਹਾਲੀ (ਗੁਰਜੀਤ ਕਿਲਾ) ਪੰਜਾਬ ਸਕੂਲ ਸਿੱਖਿਆ ਕੋਰਟ ਕੁੱਲੇ ਬਾਹੂਵੀ ਦੇ ਇਤਿਹਾਸ ਪੜ੍ਹਨ ਕਾਲੇ ਵਿਦਿਆਰਥੀਆਂ ਦੀ ਸਕੂਲਤ ਲਈ ਇਤਿਹਾਸ ਵਿਲੇ ਦੇ ਮਾਣਲ ਟੈਸਟ ਪੇਪਰ ਅਤੇ ਪ੍ਰਸ਼ਨ ਸਿੰਘ ਲੋਕਣ ਦੀ ਵਿੱਤਸਾਈਟ 'ਤੇ ਉਪਲੱਤਧ ਕਰਵਾਵੇਂ ਗਏ ਹਨ। ਇਹ ਟੈਸਟ ਪੇਪਰ ਕਰਵਾਵੇਂ ਗਏ ਹਨ। ਇਹ ਟੈਸਟ ਪੇਪਰ ਸ਼ਿਕਲ ਵਿਲੇਖਿਕ ਸਮਰਥਾ ਵਾਲੇ ਸਿਰਵ ਵਿਲੱਖਣ ਸਮਰਥਾ ਵਾਲੇ ਵਿਦਿਆਰਥੀਆਂ ਲਈ ਹੀ ਨਹੀਂ, ਸਗੋਂ ਕਰਦਆਰਥਾਜਾ ਨਵਾ ਹੈ। ਨਹਾਂ, ਸਭ ਜਨਰਲ ਵਿਦਿਆਰਥੀਆਂ ਲਈ ਵੀ ਹਨ, ਜਦਕਿ ਹੋਰ ਵਿਭਿਆਂ ਦੇ ਵੀ пнацт बासे

ਵਿਲੱਖਣ ਸਮਰਥਾ ਵਾਲੇ ਵਿਦਿਆਰਥੀਆਂ ਲਈ ਮਾਡਲ ਪੈਪਰ ਤੇ ਪਸ਼ਨ ਬੇਂਕ ਵੇਵ-ਸਾਈਟ ਉੱਤੇ ਉਘਲੇਬਧ ਹਨ। ਵਰਨਟਯੋਗ ਹੈ ਕਿ ਬਰਫ ਵੱਲੋਂ ਸੀਨੀਅਰ ਸੋਸ਼ੰਡਰੀ ਪੈਧਰ ਕਰਫ ਵਲ ਸਮਨਾਕ ਸਭਵਾਂ ਪਾਠ ਉੱਤੇ ਵਿਸ਼ਾ ਸਿਤਿਹਾਸ ਨਵੀਂ ਪਾਠ-ਪੁਸਤਕ ਤੋਂ ਪਾਠਸ਼੍ਰਮ ਪ੍ਰਤੀ ਉੱਠੇ ਵਿਵਾਦ ਮਗਕੇਂ ਪੁਰਾਣਾ ਪਾਠਕੁਮ ਹੀ ਇਕ ਸਾਲ ਨਵੀਂ ਲਾਗੂ ਕਰ ਦਿੱਤਾ ਤਿਆ ਸੀ, ਜਿਸ ਦੀ ਸ਼ੋਈ ਪਾਠ-ਤਰਦਾ ਸੀ, ਜਗ ਦਾ ਬਣਾ ਚਾਠ-ਪੁਸਤਕ ਬੋਡਡ ਵੱਲੋਂ ਤਿਆਰ ਨਹੀਂ ਕੀਤੀ ਹੋਈ। ਨਵਾਂ ਪਾਠਕ੍ਰਮ ਤੋਂ ਚਾਠ-ਪੁਸਤਕ ਡਿਆਰ ਹੋਣ ਵਿੱਚ ਦੇਗੀ ਹੋਣ ਨਾਲ ਬਿਦਿਆਰਥੀਆਂ ਵਿੱਚ ਨਵੇਂ ਸੋਸ਼ਨ ਦੌਰਾਨ ਵਿਸ਼ੇ ਲਬੰਧੀ ਵੱਧਲਭੂਸਾ ਹੀ ਬਣਿਆ ਵਿਹਾ ਸੀ, ਜਿਸ ਦੇ ਮੋਦੇਨਜ਼ਰ ਬਿਦਿਆਰਥੀਆਂ ਵਧੇਰੇ ਸੰਖ ਪ੍ਰਦਾਨ ਕਰਨ ਹਿੱਤ ਕੂ ਵਧੇਰ ਸਹਿੰਦਾ ਨਰਨ ਹਿਰ ਬਰਡ ਵੀਜੀ ਇਸ ਸਾਲ ਤੋਂ ਮਾਡਲ ਪੰਪਰ ਤੇ ਪ੍ਰਬਨ ਬੈਂਬ ਤਿਆਰ ਕਰਬੇ ਮੁਹੱਬੀਆ ਕਰਵਾਉਣ ਦਾ ਉਪਵਾਲ ਬੀਤਾ ਗਿਆ ਹੈ। ਬੋਰਡ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਤਿਹਾਸ ਦੇ ਮਾਡਲ ਪੁਸ਼ਨ ਪੰਤਰ ਅਤੇ ਪੁਸ਼ਨ ਬੈਂਕ ਕੇਰਡ ਦੀ ਵੇੱਬਸਾਈਟ ਤੋਂ ਉਪਨੋਥਧ ਹਨ।

(ਰਜਿ:) ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਬ ਵਰ੍ਹੇ ਨੂੰ ਲਮਰਪਿਤ ਗੁਰੂ ਕੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਦਾ ਨਾਲਾਨਾ ਲਮਾਗਮ 9 ਫਰਵਰੀ ਤੋਂ 11 ਕਰਕਰੀ ਸ਼ੁੱਕ ਜ਼ਿੰਜਿਆ ਚੋਰਡ ਦੇ ਮੁੱਖ ਦਕਜਰ ਵਿਖੇ ਕਰਵਾਇਆ ਜਾ ਵਿਹਾ ਹੈ। ਸਮਾਗਮ ਦੌਵਾਨ ਸ਼੍ਰੀ ਅਖੰਡ ਪਾਠ ਸਾਹਿਬ > ਕਰਵਈ ਨੂੰ

ਮਾਤਾ ਬਾਗਾਂ ਬਾਈ ਦੀ ਲਾਸ਼ ਐੱਸ ਪੀ ਦਫਤਰ ਅੱਗੇ ਰੱਖ ਕੇ ਪ੍ਰਦਰਸ਼ਨ

ਵਿਰੋਜ਼ਪੁਰ, ਗੁਰੂ ਹਰਸਹਾਏ (ਗੁਰਾਬਕਨ ਸਿੰਘ ਸੋਨੂੰ, ਦੀਪਕ ਵਧਾਵਨ) ਅੱਜ ਭਾਰਤੀ ਕਮਿਊਨਿਸਟ ਪਾਰਟੀ ਅਤੇ ਉੱਘੇ ਸੁਤਤਰਤਾ ਸਰਤਾਮੀ ਕਾਮਦਰ ਰਾਮ ਦੇਦ ਰਹਾਵਰ ਕੇ ਦੇ ਪਰਿਵਾਰ ਵਾਲੇ ਸਿਆਸੀ ਵੇਜਿਸ਼ ਤਹਿਤ ਰੁਤੰਤਰਤਾ ਸੈਲਾਨੀ ਦੇ ਪਰਿਵਾਵ ਤੇ ਵਰਜ ਕੀਤੇ ਨਾਜਾਵਿਜ਼ ਪਰਚੇ

'ਤੇ ਰਾਜ ਕੀਤੇ ਨਾਜਾਰਿਕ ਪਰਬੇ ਰੰਦ ਕਰਵਾਉਣ ਲਈ ਸਥਾਨਕ ਅੱਸ ਅੱਸ ਪੀ ਵਾਡਤਰ ਅੱਗੇ ਕਰੀਬਅ ਵਾਈਟਰ ਦੀ ਪਤਨੀ ਦੀ ਲਾਲ ਰੰਪ ਕੇ ਰੰਗ ਪ੍ਰਦਰਸ਼ਨ ਕੀਤਾ ਰਿਲਾ। ਇਲ ਰੰਘ ਕੇ ਰੰਗ ਪ੍ਰਦਰਸ਼ਨ ਕੀਤਾ ਰਿਲਾ। ਇਲ ਰੰਸ ਪ੍ਰਦਰਸ਼ਨ ਹੀ ਅਗਵਾਈ ਸੀ ਪੀ ਆਈ: ਦੇ ਸੂਬਾ ਕਾਰਜਕਾਰਨੀ ਦੇ ਮੰਬਰ ਕਾਰਜ਼ਨ ਗਾ ਰਾਜ ਗੱਲਰਨ, ਕਾਮਲੇਡ ਕੁਲਦੀਪ ਰੰਸ਼ਾ ਜ਼ਿਲ੍ਹਾ ਸਕੱਤਰ ਸੀ ਪੀ ਆਈ ਮੰਗਾ, ਨੂਰਾ ਕੌਮਨ ਮੰਬਰ ਚਰਨਗੌਰ ਛਾ'ਰਾ ਰਾਏ, ਸੁਰਿਦਤ ਬੰਡੀਆਂ, ਪਰਮਜੀਕ ਚਾਵਾਂ,ਪਿਆਰਾ ਸਿੰਘ ਮੇਘਾ ਅਤੇ ਬਲਵੇਤ ਚੋਹਾਨਾ ਨੇ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਹੈਸ ਰਾਜ ਗੋਲਬਲ ਅਤੇ ਕੁਲਦੀਪ ਫੋਲਾ ਨੇ ਕਿਹਾ ਕਿ ਮੌਜੂਦਾ ਕਾਂਗਰਸ ਪਾਰਟੀ ਤੇ ਗੁਰੂ ਹਰਸਹਾਏ ਹਲਕੇ ਦੇ ਵਿਧਾਇਕ ਅਤੇ ਖੇਡ ਮੰਤਰੀ ਰਾਣਾ ਲੱਖੀ ਵੱਲੋਂ ਸੁਤੰਤਰਤਾ ਸੰਗਰਾਮੀ ਦੇ ਪਰਵਾਰ ਨੂੰ ਨਜ਼ਾਇਚ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ ਲਈ ਝੂਠੇ ਮੁਕੰਦਮੇ ਦਰਮ ਕੀਤੇ ਗਏ ਹਨ, ਜਿਸ ਨੂੰ ਕਿਸੇ ਵੀ

ਸਾਨ ਨੂੰ ਦੁਨੀਆਂ ਰਹ ਵਿਚ ਉਨ੍ਹਾਂ ਦੇ ਜਨਮ ਦੇ 550ਵੇਂ ਗੁਰਪੁਟਕ ਵਜੋਂ ਮਨਾਇਆ ਮਾ ਰਿਹਾ ਹੈ, ਪਰ ਕੇਂਦਰ ਦੀ ਮੋਦੀ ਸਰਕਾਰ ਨੇ



ਕੀਮੜ 'ਤੇ ਪਾਰਟੀ ਕਰਵਾਸਤ ਨਹੀਂ ਕਰੇਗੀ ਉਦਨਾ ਕਿਹਾ ਕਿ ਸਭੇ ਦੁ'ਖ ਦੀ ਗੱਲ ਹੈ ਕਿ ਸੁਤੰਤਰਤਾਤ ਕਰਤਮੀ ਦੇ ਪਰਵਾਰ, ਜਿਨ੍ਹਾਂ 'ਤੇ ਬੂਠੇ ਮੁਕੱਤਮੇ ਦਰਜ ਕੀਤੇ ਜਾ ਰਹੇ ਹਨ ਤਾਂ ਖਾਨ ਜਨਤਾ ਦਾ ਤਾਂ ਜਿਊਦਾ ਮੁਸ਼ਤਲ ਕਰ ਵਿੱਤਾ ਪੋਢੇਗਾ। ਸੁਤੰਤਰ ਦੁਸਤਲ ਕਰ ਵਿੱਤਾ ਪੋਢੇਗਾ।

ਕਾਮਰੋਡ ਸੁਕਿਦਰ ਬੰਡੀਆਂ ਅਤੇ ਰਹਨਸੀਡ ਛਾਗਾ ਰਾਏ ਨੇ ਕਿਹਾ ਕਿ ਸੁਨੌਰਰਤਾ ਸੋਗਵਾਮੀ ਦੇ ਪਰਵਾਰਕ ਮੈਂਬਰਾ ਵੇਲੇ ਪਿੰਡ ਬਾਜੇ ਕੇ ਵਿਖੇ ਇੱਕ ਕਾਰਰਸੀ ਵੱਲੋਂ ਪਿੰਡ ਬਾਜੇ ਕੇ ਵਿਖੇ ਇੱਕ ਕਾਰਰਸੀ ਵੱਲੋਂ ਪਿੰਡ ਬਾਜੇ ਕੇ ਵਿਖੇ ਇੱਕ ਕਾਰਰਸੀ ਵੱਲੋਂ ਪਿੰਡ ਬਾਜੇ ਕੇ ਵਿਖੇ ਇੱਕ ਕਾਰਰਸੀ ਕੀਤੇ ਕਬਜ਼ੇ ਖ਼ਿਲਾਫ਼ ਆਵਾਜ਼ ਸੁਲੰਦ ਕੰਪੜੀ ਕਈ ਸੀ, ਕਿਸ ਦੀ ਰਿਆਸੀ ਰੱਗਿਸ਼ ਕਰਕੇ ਬਾਣਾ ਗੁਜ਼ੂ ਹਰਸਹਾਏ ਅਤੇ ਨਾੱਖ ਕੇ ਸਹਿਰਾਮ ਵਿਖੇ ਨਜ਼ਾਇਜ਼ ਤੋਰ 'ਤੇ ਮੁਸੱਦਮੇ ਦਰਜ ਕੀਤੇ ਗਏ ਸੀ, ਜਿਸ ਦੇ ਢਲਦਿਆ ਮਾਰਾ ਬਾਗਾ ਬਾਈ ਪਿਛਲੇ ਮਹੀਨਿਆਂ ਤੋਂ ਗਰਿਵੀ ਮਾਨਸਿਕ ਪ੍ਰਬਾਨੀ ਦਾ ਸਾਹਮਣਾ ਕਰਦਿਆਂ ਸਦੀਵੀ ਵਿਛੇੜਾ ਦੇ ਗਏ, ਜਿਸ

ਪਰਮਜੀਤ ਬਾਵਾਂ ਅਤੇ ਬਲਬੇਤ ਚੌਹਾਨਾਂ ਨੇ ਕਿਹਾ ਕਿ ਸੁਤੰਤਵਤਾਂ ਸੰਗਰਾਮੀ ਦੇ ਪਰਵਾਰ 'ਤੇ ਨਜਾਇਜ਼ ਦਰਜ ਕੀਵੇਂ ਮਾਮਲੇ ਨੂੰ ਵੱਚ ਕਰਵਾਉਣ ਜੰਬ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ ਪੰਗਰਕਾਰਾਂ ਨਾਲ ਗੱਲਬਾਰ ਕਰਦਿਆਂ

ਨਾਲ ਗੱਲਬਾਤ ਕਰਦਿਆਂ ਵੰਸ਼ਿਆ ਕਿ ਇਸ ਨਜਾਇਜ਼ ਬਰਜ ਕੀਤੇ ਮਾਮਲੇ ਨੂੰ ਹੁੰਦ ਕਰਨ ਜਈ ਗਿੜ੍ਹੇ ਦੇ ਮੁਸ਼ਸ ਅਧਿਕਾਰੀਆਂ ਨੇ ਪਾਰਟੀ ਅਧੂਰਜਾਂ ਨਾਲ ਸਮਿੰਦਗ ਕੀਤੀ ਹੈ ਅਤੇ ਵਿਸ਼ਵਾਸ ਦੁਆਇਆ ਹੈ ਕਿ ਨਾਜਾਇਜ਼ ਖ਼ਤਕ ਕੀਤੇ ਮਾਮਲੇ ਨੂੰ ਦੇ ਦਿਨਾਂ ਵਿੱਚ ਹੁੰਦੇ ਕਰ ਇੰਤਾ ਜਾਵਗਾ ਅਤੇ ਹਾਜ਼ਕ ਗਵਾਹਾਂ ਦੇ ਬਿਆਨ ਵੀ ਕਰਮਸੰਧ ਕਰ ਲਦੇ ਹਨ, ਜਿਸ ਕਾਰਨ ਅੱਜ ਦਾ ਇਹ ਰੋਸ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਹੈ। ਇਸ ਮੌਕੇ ਹੋਰਨਾਂ ਹੋਂ ਇਲਾਵਾ ਸਰਵ

ਭਾਰਤ ਨੌਜਵਾਨ ਸਭਾ ਜ਼ਿਲ੍ਹਾ ਫਾਜਿਲਕਾ ਦੇ ਪ੍ਰਧਾਨ ਹਰਭਜਨ ਛੱਪਣੀ ਵਾਲਾ, ਭਿਰੇਜ਼ਪੁਟ ਦੇ ਪ੍ਰਧਾਨ ਦਿਆਰਾ ਜ਼ਿੰਘ ਲੇਖਾ, ਸਤੀਸ ਛੱਪੜੀਵਾਲਾ, ਤੇਜਾ ਅਮੀਰ ਖਾਸ, ਵਿਸ਼ਨ ਸ਼ਰਮੂ ਵਾਲਾ, ਰਾਜ ਬਹਾਦਰਕੇ, ਕੁਲਵੇਤ ਅਮੀਰ ਖ਼ਾਸ, ਲਹਮਾ ਸਿਖ ਅਤੇ ਸੁਤੰਤਰਤਾ ਸੋਗਰਾਮੀ ਦਾ ਸਮੁੰਦਾ ਪਰਵਾਰ ਧਾਜ਼ਵ ਸੀ।

ਅੰਤਰਰਾਜੀ ਡਰੱਗ ਤਸਕਰ ਗਰੋਹ ਦੇ 6 ਮੈਂਬਰ ਗ੍ਰਿਫਤਾਰ

14 ਕੁਇੰਟਲ 70 ਕਿੱਲੋਂ ਚੂਰਾ ਪੋਸਤ ਬਰਾਮਦ

ਜਲੰਧਰ, (ਸੋਲੀ ਐਲਚਰਟ) ਪੰਜਾਬ ਪੁਲਸ ਦੇ ਕਾਉਂਟਰ ਇਟੋਲੀਜੈਂਨ ਵਿੱਗ ਨੇ ਇਹ ਵਾਰ ਕਿਹ ਤਿੰਨ ਨਾਮੀ ਲਗਲਮਾਂ ਵੱਲੋਂ ਬਣਾਵੇਂ ਇਕ ਅੰਤਰਗਾਜ਼ੀ ਭਰੋਗ ਵੇਕੱਟ ਦੇ 6 ਸਮਝਲਣਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਵਜੇ ਵਿਧੇ ਜਥਤ ਕੀਤੇ ਕਰਕੇ ਉਹਨਾਂ ਦੇ ਬਾਬਜੇ ਵਿਚੰ ਜਸਤ ਕੀਤੇ ਇਕ ਟਵੇਂਕ ਅਤੇ ਇਕ ਮਹਿਦਰਾ ਪਿਸ਼ ਅੱਪ ਸੀਪ ਵਿਚੰ 1 ਨੂੰ ਉਟਿਨਾ 70 ਨਿਲੰਗ੍ਰਾਮ ਭੰਗੀ ਚੁਝਾ ਪੋਸ਼ਤ ਦੀ ਵਾਂਡੀ ਖੇਪ ਬੜਾਮਦ ਕੀਤੀ ਹੈ। ਪੁਲਸ ਨੇ ਇਕ ਜ਼ਰੋਹ ਦੇ ਛੋ-ਅਗਲਾਂ 3 ਨਿਕਤਾਰ ਕੀਤਾ ਹੈ, ਜਿਲਨਾਂ ਦੀ ਪਹਿਚਾਣ ਸੁੱਖਾ ਲਿਖ 126 ਸਾਲ।, ਜ਼ਰਿਲਵ ਸਿੰਘ (42 ਸਾਲ), ਹਰਜੇਸ਼ ਉਹਫ ਕਾਲਾ (35 ਸਾਲ), ਹਰਜਿਦਰ ਲਿਖ (32 ਸਾਲ) ਅਤੇ ਵੀਡ ਸਿੰਘ ਉਮਰ (35 ਸਾਲ) ਦੇ ਪੂੰਪ ਵਿਚ ਹੋਈ ਤੇ ਪਾਲਾਂ ਜੀ ਹਰਮਲਪੀਟ ਸਿੰਘ ਖੇਪ ਨੇ ਦਸਿਆਂ ਕਿ ਕਾਉਂਟਰ ਵਿਟੇਲੀਜੇਸ਼ ਜਲੇਪਰ ਦੇਲੋਂ ਨਜ਼ੇ ਦੇ ਰਜ਼ਬਰਾਂ ਦੀਆਂ ਗੜੀਵਿਧਿਆਂ ਦਿਕਾ ਨਜ਼ਰ ਦੀਆਂ ਗੜੀਵਿਧਿਆਂ 'ਤੇ ਚੰਕਸ ਨਜ਼ਰ ਨਾਲ ਨਿਗਵਾਨੀ ਕੀੜੀ ਜਾ ਵਧੀ ਹੈ। ਸਾਨੂੰ ਇਕ ਅਹਿਮ ਜਾਣਕਾਵੀ ਪ੍ਰਾਪਤ ਹੋਈ ਸੀ ਕਿ ਹਿਨ ਸਮਗਲਤਾਂ ਵਲੋਂ ਇਕ ਗਰੈਪ ਬਣਾ ਕੇ ਜ਼ਿਨ ਸਮਰਕਤਾ ਵਾਲ ਇਹ ਗੜ੍ਹੇਜ਼ ਬਣਾ ਕ ਨੰਘ ਪ੍ਰਦੇਸ਼ ਨੂੰ ਪੂਰਾ ਪੰਜਤ ਤਿਲਮਾ ਕਿ ਪੰਜਾਬ ਵਿਚ ਲਖ਼ਤਾਈ ਕੀਤਾ ਦਾ ਰਿਹਾ ਹੈ। ਸਾਡੇ ਵਿਚ ਵੱਲੋਂ ਜ਼ਿਹਨਾਂ ਸਮਰਕਤਾਂ ਦੀਆਂ ਗਰੀਵਿਧਿਆਂ ਦੀ ਨਿਗਰਾਨੀ ਆਪਣੇ ਲੋਗਾਂ ਅਤੇ ਜ਼ੀਲੜ ਸਟਾਫ਼ ਦੁਆਂਦਾ ਕਰਵਾਉਂਦੀ ਸ਼ੁਰੂ ਕੀਤੀ ਸੀ। ਇਸ ਲੜੀ ਵਿਚ ਰਿਹ ਸਮਰਲਤਾਂ ਦੀ ਟੋਲੀ ਮਿਲ ਕੇ

ਇਕ ਟਵੀਕ ਨੇਸ਼ਰ ਘੀ ਸੀ 05 ਦੇ ਕੇ 3427 ਅਤੇ ਇਕ ਮਹਿਦਕਾ ਪਿਕ ਅੱਖ ਚੀਪ ਨੇਸ਼ਰ ਅਤੇ ਇਕ ਸਰਿੰਦਰ ਤਿਹਾ ਕਦੇ ਜੀਏ ਨਰਤ ਪੀ ਬੀ ਹੁਤ ਦੇ ਦੇ 7450 ਵਿਚ ਮੌਧ ਪ੍ਰਦੇਸ਼ ਦੇ ਨਜਾ ਅਮਰਲਰਾਂ ਤੋਂ ਭੁੱਕੀ ਚੂਵਾ ਪੋਸਤ ਦੀ ਇਕ ਵਾਡੀ ਖੇਪ ਸਮਰਨ ਕਰ ਕੇ ਨਿਆਏ ਹਨ ਅਤੇ ਅੱਜ ਉਹ ਇਹ ਖੇਪ ਜਲੰਧਰ, ਕਪੂਤਕਲਾ ਅਤੇ ਮੌਤਾ ਦੇ ਹੋਰ ਸਮਤਲਤਾ ਨੂੰ ਸਪਲਾਈ ਕਰਨ ਲਈ ਜਾ ਰਹੇ ਹਨ। ਇਹ ਸਪਲਾਬਾ ਕਰਨ ਲਗਾ ਜਾ ਰਹ ਹਨ। ਜਿਹ ਜਾਣਕਾਰੀ ਮਿਲਣ 'ਤੇ ਤੁਰੰਤ ਕਾਰਵਾਈ ਕਰਬੇ ਹੋਏ ਦੇ ਆਈ ਜੀ ਸ੍ਰੀ ਬੰਦ ਨੇ ਕਪੂਰਕਲਾ ਜ਼ਿਲ੍ਹੇ ਦੇ ਪੁਲਸ ਮੁਕੀ ਸਤਿੰਦਰ ਜਿੰਘ ਨਾਲ ਇਹ ਜਾਣਕਾਰੀ ਸਾਡੀ ਕਰਬੇ ਕਾਉਂਟਰ ਇਟੋਲੀਜੇਸ ਵਿੱਗ ਜਲੰਧਰ ਅਜੇ ਪੁਲਸ ਵਾਣਾ ਜੁਲਤਾਨਪੁਰ ਲੋਖੀ ਦੀਆਂ ਸਾਈਆਂ ਟੀਮਾਂ ਬਣਾ ਕੇ ਨੂੰ ਇਸ ਖੇਪ ਨੂੰ ਜ਼ਬੂਰ ਕਰਨ ਅਤੇ ਸ਼ਾਮਲ ਤਸਕਵੀ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦੇ ਕੇ ਇਲਾਕੇ ਵਿਚ ਚੌਕਿੰਗ ਕਰਨ ਲਈ

infaner for

ਆ ਰਹੇ ਸਮਲਲਣਾ ਦੇ ਵਾਹਨਾਂ ਇਕ ਟਰ'ਰ ਤੇ ਇਕ ਮਹਿਦਰਾ ਪਿਕ ਅੱਪ ਜੀਪ ਹੁੰ ਜਵਲਰਾ-ਪੂਰਵਕ ਕੀਤੀ ਤਾਂ ਇਸ ਤ ਇਸ ਵਿੱਚੋਂ 14 ਕੁਇਟਲ 70 ਕਿਲੋਗਾਮ ਤੁੱਕੀ ਦੂਵਾ ਪੋਸ਼ਤ ਬਵਾਮਦ ਗੀਤੀ। ਪੁਲਸ ਵੱਲੋਂ ਇਹਨਾਂ ਸਮਗਲਵਾਂ ਦੇ ਖਿਲਾਫ਼ ਐੱਨ ਡੀ ਪੀ ਐੱਸ ਅੰਕਟ ਦੀ ਧਾਵਾ

1857 का का वा पा कर कार पर पर 15, 29-61-85 जीवर प्रका बाटा माजाकपुत रूपी बिच प्रका शतम जीवर विकास थे। प्रकार सेनिक्स कि विवासक कीवे को असमार्ग की सुरुकती श्रीवाजिक बिस्ट दिए प्रसास शैटिक्स थे कि बांडी ਰਕਮ ਦੇ ਕਾਲਚ ਵਿੱਚ ਇਨ੍ਹਾਂ ਸਮਰਲਤ ਵੇਲੇ ਲੇਮੇ ਸਮੇਂ ਤੋਂ ਮੱਧ ਪ੍ਰਦੇਸ਼ ਦੇ ਸਮਰਲਤ ਤੋਂ ਲਿਆ ਕੇ ਪੋਜਾਬ ਵਿਚ ਇਹ ਨਸ਼ ਸਪਨਾਈ ਕੀਤਾ ਜਾ ਕਿਹਾ ਸੀ ਅਤੇ ਵੱਖ-ਵੱਖ ਵਾਣਿਆਂ ਵਿੱਚ ਇਤਨਾਂ ਵਿਭੁੱਧ ਕਈ

ਫਰਦ ਕੇਂਦਰਾਂ 'ਚ ਜਮ੍ਹਾ ਕਰਵਾਓ

ਮ ਜਨਤਾ ਦੀ ਖੁੰਡਾਨੀ ਨੂੰ ਘਟਾਉਣ

ਲੁਹਿਆਣਾ (ਸਤੀਸ਼ ਸਚਦੇਵਾ) ਭਿਪਟੀ ਕਮਿਸ਼ਨਰ ਸੀ ਪ੍ਰਬੰਧ ਕੁਮਾਰ ਅੰਗਰਵਾਨ ਨੇ ਦੇਸਿਆ ਕਿ ਜਦੋਂ ਆਮ ਲੋਕਾਂ ਨੂੰ ਪਟਵਾਰੀ ਤੌਕ ਕੰਮ ਪੈਂਢਾ ਹੈ ਤਾਂ ਉਹ ਪਟਵਾਰਖਾਨੇ

ਪਟਵਾਰੀਆਂ ਨੂੰ ਕਈ ਵਾਰ ਵੀਲਡ ਵਿੱਚ ਜਾਂ ਚੜੜਤੀ ਰਿਜ਼ਾਰਡ ਆਦਿ ਲੈ ਕੇ ਅਦਾਲਤਾਂ ਵਿੱਚ ਜਾਣਾ ਪੈਂਦਾ ਹੈ:ਅਜਿਹੇ ਜੋਕੇ ਲੋਕ ਆਪਣੀ ਅਰਜ਼ੀ ਵਰਦ ਕੇਂਦਰ ਵਿੱਚ ਦੇ ਸਕਦੇ

ਜਲਾਬਰ (ਵਿਕਾਸਨ ਇਕ ਉੱਤੀ) ਪੁੱਮ ਚੰਦ ਮਾਰਕਿਤਾ ਐੱਸ ਡੀ ਕਾਲਜ ਵਾਰ ਚੁਮੇਨ ਦੀ ਐੱਨ ਸੀ ਸੀ ਕੋਡਿਟ ਅੰਡਰ ਆਫੀਲਰ ਵੀ ਦੇ ਭਾਗ ਦੂਜਾ ਦੀ ਵਿਦਿਆਰਥਣ ਗੁਮਾਰੀ ਮਨਦੀਪ ਨੇ ਗਰਤੇਤਰ ਦਿਵਸ ਕੈੱਪ ਵਿੰਨੀ ਵਿਚ ਹਿੰਦਾ ਨਿਆ। ਉਸ ਨੇ ਪੰਜਾਬ, ਹਿਆਚਨ ਪ੍ਰਦੇਸ਼, ਚੰਡੀਰਸ਼੍ਰ ਭਾਵਿਰੇਕਟਰੇਟ ਦਾ ਪ੍ਰਸ਼ੀਨਿਧ ਕੀਤਾ। ਕੇਵਨ ਕੁਝ ਕੋਡਿਟਸ ਹੀ ਇਸ ਕਠਿਨ ਚੋਣ ਪ੍ਰਕਿਇਆ ਵਿਚ ਚੁਣੇ ਜਾਂਦੇ ਹਨ। ਇਸ ਚੋਣ ਪ੍ਰਕਿਰਿਆ ਦੇ ਅੰਤਰਗਤ ਅਮਨਦੀਪ ਨੂੰ ਚੁਣਿਆ ਗਿਆ। ਬਿਉਂਕਿ ਅਮਨਦੀਪ ਇਕ ਦ੍ਰਿੜ੍ਹ ਨਿਸ਼ਚਾ ਰੱਖਣਾ - ਮੰਤਰੀ ਨਿਵਾਸ 'ਤੇ ਸੋਸਕ੍ਰਿਤਕ ਪੁੱਕਰਾਮ ਪੁਸਤੁਤ

त्तवर्भंड हिसर मार हेर्डे समस्रभ 11 हुं

ਮੇਹਾਲੀ (ਗੁਰਜੀਤ ਬਿੱਲਾ) ਪੰਜਾਬ ਸਕੂਲ ਸਿੱਖਿਆ ਬੋਹੜ ਦੇ ਮੁਲਾਦਮਾਂ ਦੀ ਅਧਿਆਤਮਕ ਜਥੇਬੰਦੀ ਗੁਰਮਹਿ ਵਿਚਾਰ ਸਭਾ भवड पाठ गांधिष > बहबही हुँ प्रवेते प्रवास वहबाएं साटतो भड़े 11 डहबही हुँ सबेते पुरेष्ट्र प्रवास बिंच तेवा प्रिप्तेज़ बीठज़र एवपार

बेंस्त मतबान ५५० माला बातपुत्तब बैंभी धॅपत 'डे भरुप्टे : सप्तझ



ਇਸ ਸਾਲ ਨੂੰ ਫਾਲਟਰੀ ਚੌਧਰ 'ਤੇ ਮਨਾਉਣ ਸਬੀ ਆਪਣ ਅੰਤ੍ਰਿਮ ਬਜ਼ਟ ਵਿਚੋਂ ਕੋਈ ਤਜ਼ਬੀਜ਼ ਨਹੀਂ ਫੇਜ਼ੀ। ਉਨ੍ਹਾ ਕਿਹਾ ਕਿ ਭਾਵਰ ਸਰਕਾਰ ਵੱਲੋਂ ਇਸ ਸੰਬੰਧੀ ਹਾਲੇ ਹੋਰ ਕੋਈ ਵੀ ਗੁੱਟ ਜਾਰੀ ਨਹੀਂ ਕੀਤੀ ਗਈ, ਅਤੇ ਲੋਕ ਸਭਾ ਮਿਸਰ ਸ੍ਰੀ ਸੁਨੀਲ ਜਾਹੜਾ ਨੇ ਆਖਿਆ ਹੈ ਕਿ ਭਾਰਤ ਲਗਕਾਰ ਚੌਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਤਸ ਕੀਵੇਂ ਅਤੇ ਕੰਮਾਂਤਰੀ ਪੋਧਰ 'ਤੇ ਕਈ ਵੀ ਗ੍ਰਾਵ ਜਾਲੇ ਨਹੀਂ ਕੀਤੀ ਜ਼ਾਨ, ਜਦਵੀਰ ਇਸ ਕੋਰ ਲਈ ਵੇਗੇ ਗ੍ਰਾਵ ਜਾਲੀ ਕੀਤੀ ਜਾਣੀ ਚਾਹੀਦੀ ਸੀ। ਨ੍ਹਾਂ ਸੁਨੀਲ ਜਾਪੜ ਨੇ ਆਰਿਆਂ ਕਿ ਪੰਜਾਬ ਸਰਕਾਵ ਵੱਲੋਂ ਸੀ ਗੁੜੂ ਨਾਨਕ ਵੇਢ ਜੀ ਦੇ ਪੰਜ ਸੈ ਪੰਜਾਤ ਸਾਨਾ ਗੁਰਪੁਰਥ ਮਨਾਉਣ ਲਈ ਵਾਡੇ ਪੰਧਾਤ ਤੇ ਪ੍ਰੋਗਰਾਮ ਉਲੀਕੇ ਗਏ ਹਨ, ਪਵ ਕੇਦਰ ਸਰਕਾਵਾ ਵੱਲੋਂ ਇਲ ਸਬੰਧੀ ਲੁਝ ਸਰਕਾਵ ਦੀ ਕੋਈ ਮਦਦ ਨਹੀਂ ਕੀਤੀ ਜਾ ਕੁਰਤੁਰਕ ਕਰਦ ਸਭ ਕਰਾਤਰ ਪੱਧਰ ਤੋਂ ਮਨਾਉਣ ਲਈ ਉਪਭਾਲੇ ਕੀਤੇ ਜਾਣੇ ਚਾਹੀਦੇ ਹਨ। ਉਹ ਪੰਜਾਬ ਨਾਲ ਸੰਬੰਧਤ ਸ਼ਿਸ਼ਦ ਮੁੰਬੜਾਂ ਸ਼੍ਰੀ ਸੰਤੀਖ ਚੋਧਣੀ, ਗੁਰਜੀਤ ਸਿੰਘ ਐਜਨਾ ਅਤੇ ਰਵਨੀਤ ਸਿੰਘ ਬਿਟ੍ਹਾ ਸਮੇਂਤ ਸਿਸਦ ਭਵਨ ਦੇ ਬਾਹਰ ਮੋਦੀ ਸਰਬਾਰ ਨੂੰ ਇਸ ਮੁੱਦੇ 'ਤੇ ਜਗਾਉਣ ਲਈ ਪ੍ਰਦਗਨ ਕਰ ਰਹੇ ਸਨ: ਇਸ ਮੋਕੇ ਸ਼ੀ ਸੁਨੀਲ ਜਾਪੜ ਨੇ ਪੱਤਰਕਾਰਾਂ ਨਾਲ ਗੱਲਕਾਤ ਬਰਦਿਆਂ ਆਖਿਆ ਕਿ ਸੀ ਗੁਰੂ ਨਾਨਕ ਦੰਵ ਜੀ ਪੂਰੀ ਮਨੁੱਖਤਾਂ ਦੇ ਰਹਿਬਰ ਸਨ ਅਤੇ ਉਹ ਸਰਵਸ਼ਾਂਬੀਵਾਲਤਾਂ ਦੇ ਉਪਗੇਸ਼ਕ ਸਨ।ਇਸ ਇਸ ਮੌਕੇ ਸੀ ਜਾਖੜ ਨੇ ਸ਼ੋਮਣੀ ਅਕਾਲੀ

ਕਿਸ ਮੰਕੇ ਸ਼ਾ ਜਾਂਦਗ ਨ ਸੁਮਵੀ ਅਕਾਲੀ ਦਲ ਨੂੰ ਵੀ ਨਸੀਹਤ ਦਿੱਤੀ ਕਿ ਉਹ ਪਾਰਟੀਬਾਜ਼ੀ ਜੋ ਉਪਰ ਉਨ ਕੇ ਕੇਦਰ ਸਰਕਾਰ 'ਤੇ ਦਬਾਅ ਬਣਾਉਣ ਕਿ ਕੇਂਦਰ ਸਰਕਾਰ ਵੱਲੋਂ ਗੁਰਸੁਵਕ ਗੋਜੀ ਪੋਂਧਰ 'ਤੇ

ਐੱਸ ਡੀ ਕਾਲਜ ਦੀ ਵਿਦਿਆਰਥਣ ਨੇ ਗਣਤੰਤਰ ਦਿਵਸ ਕੈਂਪ 'ਚ ਲਿਆ ਹਿੱਸਾ

ਮੋਹਾਲੀ 'ਚ ਹੱਲਾ-ਬੋਲ ਰੈਲੀ 13 ਨੂੰ

ਮਿਰਾਸੀ (ਗੁਰਜ਼ਾਰ ਸ਼ਸਾ) ਐੱਸ ਏ ਐੱਸ ਨਰਰ ਪੰਜਾਬ ਸਰਵਾਰ ਬੈਲੋਂ ਕਾਫੀ ਸਮੇਂ ਤੋਂ ਮੈਕਾ ਮੁਕਰ ਕਰਪਾਰੀਆਂ ਚੀਆਂ ਹੱਕੀ ਮੰਗਾਂ ਪ੍ਰਗੇ/ਵਾਅਦਾ ਪਿਲਾਫੀ ਬੇਰੂਬੀ ਬਾਲਾ ਰਵੰਈਆਂ ਅਪਣਾਇਆਂ ਜਾਂ ਰਿਹਾ ਹੈ। ਮੰਗਾਂ ਮੰਨਰ ਦੀ ਵਾਂ ਵੱਕੇ ਲਾਵੇਂ ਜਾਵੇਂ ਜਾ ਵਹੇ ਹਨ, ਜਿਸ ਕਾਰਨ ਮੰਗਾ ਮੰਨਣ ਦੀ ਵਾਂ ਵੱਧੇ ਲਾਏ ਜਾਵੇ ਜਾ ਰਹੇ ਹਨ, ਜਿਸ ਕਾਰਨ ਉਗਤ ਕਰਗ ਵਿੱਚ ਜਰਕਾਰ ਪੂਰੀ ਜਾਵੇਂ ਜਾ ਰਹੇ ਹਨ, ਜਿਸ ਕਾਰਨ ਉਗਤ ਕਰਗ ਵਿੱਚ ਜਰਕਾਰ ਪੂਰੀ ਜਾਵੇਂ ਜਨਤ ਅਤੇ ਗੁੰਸਾ ਪਾਇਆ ਜਾ ਗਿਹਾ ਹੈ। ਪੰਜਾਬ ਗੋਰਮਿੰਨ ਪੰਜਾਬਨਗਜ਼ ਜਾਇੰਟ ਰਹੇਟ ਵਲੋਂ 23 ਜਨਵਗੀ 2019 ਨੂੰ ਗੁਰਿਆਣਾ ਵਿੱਚ ਕੀਤੇ ਫੈਸਲੇ ਅਨੁਸਰ ਦੇ ਜਾਦੇ ਹੋ ਜਿਸ ਕਰਗਾਰ ਦੇ ਜਾਵੇਂ ਸ਼ਰਤ ਕਰਮਾਈਆਂ ਅਤੇ ਫੈਸਲੀ ਪਿਲਲਨਾਂ ਵੱਲੋਂ 13 ਵਰਗੀ ਨੂੰ 11 ਵਜੇ ਨਰਦੀਸ਼ ਵਾਈਪੋਰ ਮੁਹਾਈ ਵਿੱਚ ਫੈਸ:-ਬਲ ਰੋਗੀ ਗੀਗੀ ਜਾ ਰਹੀ ਹੈ, ਜਿਸ ਵਿੱਚ ਪਿਲਲਨਾਂ ਵੱਲੋਂ 13 ਵਰਗੀ ਨੂੰ 11 ਵਜੇ ਨਰਦੀਸ਼ ਕਾਰਪੋਰ ਮੁਹਾਈ ਵਿੱਚ ਫੈਸਲ-ਬਲ ਰੋਗੀ ਜਾਵੇਗੀ। ਜਿਸ ਰਹੀ ਮੰਸ ਨੇਜਾ ਵੱਲੋਂ ਸ਼ਰੂਨੀਅਤ ਕੀਗੀ ਜਾਵੇਗੀ। ਜਿਸ ਨੇਸ ਦੇ ਅੰਸ ਨਰਸ਼ਤ ਵੱਲੋਂ ਸ਼ਰੂਨੀਅਤ ਕੀਗੀ ਜਾਵੇਗੀ। ਜਿਸ ਨਰਸ਼ਤ ਵੱਲੋਂ ਸ਼ਰੂਨੀਅਤ ਕੀਗੀ ਜਾਵੇਗੀ। ਜਿਸ ਨਰਸ਼ਤ ਦੀ ਜ਼ਰੂਨੀਅਤ ਕੀਗੀ ਜਾਵੇਗੀ। ਜਿਸ ਨਰਸ਼ਤ ਦੀ ਜ਼ਰੂਨੀਅਤ ਕੀਗੀ ਜਾਵੇਗੀ। ਜਿਸ ਨਰਸ਼ਤ ਦੀ ਜ਼ਰੂਨੀਅਤ ਕੀਗੀ ਜਾਵੇਗੀ ਜਿਸ ਜਾਵੇਗੀਆਂ ਸਰਕਾਨ ਸਨੀ ਸ਼ਿਲਸਨਾਂ ਨੂੰ ਤੇ ਕੀ ਵਿੱਚ ਸਮੇਂ ਜਿਵ ਸ਼ਰੂਨੀਅਤ ਕਰਨ ਸਨੀ ਸ਼ਿਲਸਨਾਂ ਲਗਾ ਦਿੱਤੀਆਂ ਗੁਰੋਆਂ ਹਨ। ਜਿਸੂਤ ਮੁਹਾਨੀ ਪਿਲਸਨਾਤ ਅੰਸੀਜ਼ੋਦਸ਼ਨ ਦੇ ਪ੍ਰਧਾਨ ਅਤੇ ਜ਼ਾਇੰਟ ਰਹੇਟ ਵੀ ਜ਼ਿਕਰੀ ਦੇਵ ਦੇਵਾਨ ਜਿਹੜ ਮੰਤਰੀ ਨਾਲ ਦੇ ਸ਼ੀਟਿੰਟਰਾ ਹੋਈਆਂ ਸਨ ਅਤੇ ਵਿੱਚ ਮੀਟਿੰਟਰਾ ਜ਼ਰੂਨੀ ਜਾਵੇਗੀ ਜੀ ਜਿਸ ਮੀਟਿੰਗ ਮੁੱਖ ਮੰਤਰੀ ਨਾਲ ਦੇ ਸ਼ੀਟਿੰਟਰਾ ਹੋਈਆਂ ਜਨ ਅਤੇ ਵਿੱਚ ਮੀਟਿੰਟਰਾ ਵਿੱਚ ਹੋਏ ਵੀ ਜਲੋਂ ਸਰਗਾਰ ਨੇ ਅਮਲ ਵਿੱਚ ਸ਼ਹੀ ਨਿਆਦੇ ਦੇ ਹੁਣ ਵਿੱਚ ਹੋਏ ਫੇਸਨੇ ਸਗਾਰ ਨੇ ਅਮਸ ਵਿੱਚ ਨਹੀਂ ਨਿਆਏ। ਹੁਣ ਜੇਕਰ ਸਗਾਰ ਨੇ ਫੋਨਸ਼ਨਰਾਂ ਦੀਆਂ ਮੋਗਾਂ ਵੱਲ ਤੁਕੰਗ ਵਿਆਨ ਨਾ ਦਿੱਤਾ ਤਾਂ ਪੋਨਸ਼ਨਰ ਅਤੇ ਮੁਲਾਜ਼ਮ ਜਿਲ ਕੇ ਸਰਕਾਰ ਦੀ ਵੱਟੀ ਪੋਬਣਗੇ। ਭੱਵ ਮੰਗਾਂ ਜੋ ਕਿ ਲਰਕਾਰ ਨੂੰ ਤੁਸ਼ੰਤ ਪਵਾਨ ਕਸ਼ਨੀਆਂ ਚਾਹੀਦੀਆਂ ਹਨ, ਛੇਵਾਂ ਪੇ ਕਰਿਸ਼ਨ ਨੂੰ ਜਨਵੜੀ 2016 ਤੋਂ ਤੁਵੰਤ ਜਾਰੂ ਕੀਤ ਜਾਵੇ, ਤੀ ਵੇ ਚੀਆਂ 3 ਕਿਸ਼ਤਾਂ ਦਾ 22 ਮਹੀਨੇ ਦਾ 19 ਵੀਲਦੀ ਬਕਦਿਆਂ ਦਿੱਤਾ ਜਾਵੇ ਅਤੇ ਜਨਵੜੀ 2017, ਜੁਲਾਗੀ 2017, ਜਨਵਰੀ 2018 ਅਤੇ ਜੁਲਾਬੀ 2018 ਥੀਆਂ ਗੀ ਦੇ ਦੀਆਂ ਬਿਲਤਾਂ ਜਾਰੀ ਕੀਤੀਆਂ ਜਾਣ, ਬੈਲਲੇਸ਼ ਫੋਲਬ ਸਬੀਮ ਸੋਧ ਉਪਫੰਤ ਮੁੜ ਲਾਗੂ ਕੀਤੀ ਜਾਵੇ ਅਤੇ ਕੋਫਟਾਂ ਦੇ ਵੇਸਲੇ ਨਾਗੂ ਕੀਤੇ ਜਾਣ ਆਦਿ ਮੰਗਾਂ ਬਾਮਲ ਹਨ।

ਕਰਨ ਵਾਲੇ ਦਲ ਵਿਚ ਹਿੰਤਾ ਨਿਆ। ਇਸ ਬੈੱਪ ਬੰਤਾਨ ਉਸ ਨੂੰ ਅਨੰਕ ਭਰਸੀਅਤਾਂ ਨਾਲ ਮਿਲਣ ਦਾ ਮੰਭਾ ਪ੍ਰਾਪਤ ਹੋਇਆ ਜਿਵੇਂ ਪ੍ਰਧਾਨ ਮੰਤਰੀ ਨਰਿਕਰ ਮੋਈ, ਉਪ ਵਾਸ਼ਟਲਪਤੀ ਵੈਕਾਈਆ ਨਾਇਕੂ, ਭਿਵੇਂਸ਼ ਅਨਿਸਟਰ ਨਿਰਮਲਾ ਸੀਤਾਰਮਨ, ਇੰਕੀ ਦੇ ਮੁੱਖ ਮੰਤਰੀ ਅਰਵਿੰਦ ਕੌਜਤੀਵਾਲ ਆਇ। ਅਨਨਵੀਪ

ਅਰਥਿਵਾ ਰੰਜਗੰਜਵਾਨ ਆਦਿ। ਅਨੁਨਾਦੀਪ ਨੂੰ ਜਿਸਾ ਦੇ ਜਗਕਰਨ ਕੋਲ ਵੀ ਸਨਨਾਨ ਪ੍ਰਾਪਤਾ ਗੰਗਾ। ਉਹ ਅਕਸੀ ਵਿਖਾ ਹੀ ਆਪਣਾ ਕੰਗੀਆ ਅੱਗੇ ਵਧਾਉਣਾ ਪ੍ਰਾਪੰਦੀ ਹੈ। ਜ਼ਿਸੀਪਤਾ ਫਾ. ਜਿਹਨ ਅੰਟਰ ਅਤੇ ਐੱਨ ਕੀ ਸੀ ਵਿਧਾਰਜ ਲੈਟਟੀਨੈਂਟ ਪ੍ਰਿਸ਼ਾ ਨੇ ਜ਼ਿਸੀਪਤਾ ਫਾ. ਜਿਹਨ ਅੰਟਰ ਪ੍ਰਾਪੰਦੀ ਹੈ। ਜ਼ਿਸੀਪਤਾ ਫਾ. ਜਿਹਨ ਅੰਟਰ ਪ੍ਰਾਪੰਦੀ ਹੈ। ਜ਼ਿਸੀਪਤਾ ਫਾ. ਜਿਹਨ ਅੰਟਰ ਪ੍ਰਾਪੰਦੀ ਹੈ। ਜ਼ਿਸ਼ੀਪਤਾ ਫਾ. ਜਿਹਨ ਅੰਟਰੀਨੈਂਟ ਪ੍ਰਿਸ਼ਾ ਨਮਾਜਨਾ ਨੂੰ ਰੰਗੋਟਾ ਨੂੰ ਵਧਾਈ ਦਿੱਗੇ ਅਤੇ ਰੰਗਿਖ ਨਦੀ ਸੁਜ਼ਗਾਅਨਾਵਾਂ ਦਿੱਤੀਆਂ।

ਆਜ਼ਾਦੀ ਸੰਗਰਾਮੀਏ ਰਾਮ ਚੰਦ ਦੀ ਧਰਮ ਪਤਨੀ ਨਹੀਂ ਰਹੇ भेवणी (शवनीव विंतर)

ਜਨਾਲਾਬਾਦ, ਗੁਰੂ ਕਰਜਹਾਏ (ਜੀਤ ਗੁਮਾਰ, ਚੀਪਬ ਵਧਾਦਨ) ਕਾਮਰੇਤ ਗਾਮ ਚੰਦ ਦੀ ਧਰਮ ਪਤਨੀ ਮਾਤਾ ਵਾਗਾ ਬਾਦੀ ਪਿਛਲੇ ਖਤਨੀ ਮਾਤਾ ਵਾਰਾ ਵਾਈ ਪਿਛਲੇ ਕੁਝ ਸਮੇਂ ਤੋਂ ਸਿਕਾਸੀ ਨਾਨ ਜੂਜਦੇ ਹੋਏ ਅੱਜ ਤਬਾਬੇ ਇਸ ਦੁਨੀਆ ਤੋਂ ਤਲੇਬਾ ਨਵੀਂ ਘਲੇ ਗਏ। ਉਨ੍ਹਾਂ ਦੇ ਸਮੁੱਤਰ ਭਗਵਾਨ ਦਾਸ ਚਾਹਾਦਰਲੇ ਦੱਸਿਆ ਕਿ ਉਨ੍ਹਾਂ ਦੇ ਵਾਪ ਬਾਤਕੋੜ ਤਾਮ ਪੈਦ ਨੇ ਅਜ਼ਾਦੀ ਦੀ ਲੜਾਬੀ ਵਿੱਚ ਸਰਗਰਮ ਤੁਸਿਆ ਨਿਰਾਈ, ਜ਼ਿਸ਼ਾ ਦੇ ਲਨਮਾਨ ਵਜੋਂ ਸਰਭਾਵ ਨੇ ਜ਼ਿਸ਼ਾ ਦੇ ਲਨਮਾਨ ਵਜੋਂ ਸਰਭਾਵ ਨੇ ਉਨ੍ਹਾਂ ਨੂੰ ਇੱਕ ਸਰਟੀਫਿਕੇਟ ਦੇ ਕੇ ਸ਼ਹਮਾਨਿਆ।

ਸਨਮਾਨਿਆ। ਆਪਣੇ ਸਮੇਂ ਦੌਰਾਨ ਬਾਮਜ਼ੋਡ ਰਾਮ ਚੰਦ ਨੇ ਆਜ਼ਾਦੀ ਦੀ ਨੜਾਈ ਰਾਮ ਚੰਦ ਨੇ ਆਬਾਦਾ ਦੀ ਨੜਾਈ ਲੜਾਇਆਂ ਕਾਮਕੇਡ ਵਧਾਵਾ ਰਾਮ ਅਤੇ ਹੋਰ ਵੰਡੀ ਨੀਡਰਸ਼ਿਪ ਨਾਲ ਰੰਮ ਕੀਤਾ ਅਤੇ ਕਈ ਵਾਰ ਸੰਲ੍ਹ ਵੀ ਗਏ। ਅੱਜ ਮਾਤਾ ਜੀ ਨੂੰ ਅਤਮ ਵਿਦਾਇਗੀ ਦੇਣ ਲਈ। ਪਾਰਟੀ ਦੀ



ਜ਼ਿਲ੍ਹਾ ਵਿਰੋਜ਼ਪੁਰ ਅਤੇ ਵਾਜ਼ਿਲਕਾ ਦੀ ਸੀਨੀਅਰ ਲੀਡਰਵਿਪ ਸ਼ਾਮਲ ਹੋਈ। ਇਸ ਸਮੇਂ ਪੇਸ ਵਾਜ ਗੋਲਗਨ ਜ਼ਿਲ੍ਹਾ ਲਕੋਰਰ ਸੀ ਪੀ ਆਈ ਵਾਜ਼ਿਲਕਾ, ਪ੍ਰਮਜ਼ੀਤ ਢਾਬਾਂ, ਸ਼ਰਿਵਰ ਢੰਡੀਆਂ ਚਰਨਜੀਤ ਛਾਂਗਾ ਰਾਏ, ਜੀਤ ਕੁਮਾਰ ਚੈਹਾਨਾ, ਸਲਵੇਤ ਚੌਹਾਨਾ, ਸਤਨਾਮ ਬਾਜੇ ਕੇ, ਸ਼ੁਰਜੀਤ ਮੇਘਾ ਅਤੇ ਹੋਰ ਪਾਰਟੀ ਆਗੂ ਵੀ ਰਾਜ਼ਤ ਲਨ, ਜਿਨ੍ਹਾਂ

ਰਹਮ ਵਿਚਾਇਗੀ ਦਿੱਤੀ । ਇਸ ਸਮੇਂ ਪ੍ਰਭਾਸ਼ਨ ਵੇਲੋਂ ਹਲਬ

ਗੁਰੂ ਹਰਸਹਾਏ ਦੇ ਨਾਇਬ ਤਹਿਸੀਲਦਾਰ ਵਿਜੇ ਕੁਮਾਰ ਬਹਿਲ ਨੇ ਪ੍ਰਬਾਸਨ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ 'ਤੇ ਭੁੱਲ ਮਲਾਵਾਂ ਅਰਪਿਤ

State State State

ਜੇ ਸੀ ਟੀ ਲਿਮਟਿਡ मानव रवाव - विव देशन, वित्तु वीक्तन्त्रव १४००३४ (वेसन त : ११४२४ १४४१) - रोजनीर: www.jcten.ir; Email ID: jd असमयन्त्रतः सरुवात्र अर्थिता से तिरुप्तः 'च मेच

d it allesces exce his time, hay glavings 1430-14 clore; helt 14.03.2015 § he are losser 'n and shift soft I wit him is uses tilten wis tilten 'n arb sice ollow it lines began i

 Spece of the promotion of the other for the bay in mark.

 I and the same of the other the hades of mark.

 She bill the other the hades or mark. of oper of home to don't done other day and oper don't fall oper of toward

ਦੀ ਗੁਰਦਾਸਪੁਰ ਜ਼ਿਲ੍ਹਾ ਸ਼ਹਿਕਾਰੀ ਦੁੱਧ ਉਤਪਾਦਕ ਯੂਨੀਅਨ ਲਿਮ. ਮਿਲਕ ਪਲਾਂਟ ਗੁਰਦਾਸਪੁਰ

ਸੋਗ ਵਿਦਿਆਰਥਣ ਹੈ। ਉਸ ਨੇ ਪਧਾਨ

ਚੋਣ ਉਰਬਾਮ ਦੀ ਗੁਰਵਾਸਪੁਤ ਜ਼ਿਲ੍ਹਾ ਸਹਿਕਾਰੀ ਦੁੱਧ ਉਰਪਾਦਕ ਕੁਨੀਅਨ ਨਿਮ. ਮਿਲਕ ਪਸਾਂਟ, ਗੁਰਵਾਸਪੁਤ ਵਿੱਚ ਢਾਲੀ ਪਈਆਂ ਦੁੱਧ ਉਰਪਾਦਕ ਸਭਾਵਾਂ ਦੇ ਜੋਨ 10 ਅਤੇ 12 ਦੀ ਚੋਣ ਨੇਠਾਂ ਵਿੱਚੋਂ ਪ੍ਰੋਗਰਾਮ ਅਨੁਸਾਰ ਹੋਵੇਗੀ। ਇਹ ਰੋਣ ਪੰਜਾਬ ਕੇਅਪਾਰੇਟਿਵ ਸੁਸਾਰਿਟੀ ਐਂਗਟ, ਤੁਨਜ, ਗਾਈਨਾਜ਼ ਅਤੇ ਰਜਿਸਟਕਾਰ ਕਾਫੀ ਸਭਾਵਾਂ, ਪੰਜਾਬ ਵੱਲੋਂ ਨਵੇਂ-ਸਮੇਂ ਸਿਰ ਜਾਰੀ ਹਦਾਇਤਾਂ ਅਨੁਸਾਰ ਹੋਵੇਗੀ।

लभी हैं।	eser	Sostyless	107	STEW.	
L	संद नेत्रंची तरिया सची बहत हो भगवते दिशी	13-02-2019/ Bures		-	
I.	ਮੰਬਰ ਸਭਾਵਾਂ ਦੇ ਮਤੇ ਪ੍ਰੋਬਜੀਆ ਲੈਣ ਦੀ ਆਪਣੀ ਮਿਤੀ	2.03.2019/ midww	arvor guillar 2.00 mit the	शास पूर्ण वर्णसम्बद्ध जीवसभी सक्त्या जावसम्बद्धाः	
3.	ਰਿਹਰਨਿੰਗ ਅਵਸਰ ਕੋਲ ਨਾਮਸ਼ਹਾਰੀ ਵਾਰਬ ਰਾਜਨ ਕਰਨ ਦੀ ਨਿਹੀ, ਸਮਾਂ ਅਤੇ ਕਰਾਨ	45.83.2019/N889FB	लवेंडे 9.05 को हैं कब्ल पुजीव 1.00 को डेक	610	
4.	ਸ਼ਾਮਲ 00 ਨਾਮਕਦਲੀ ਭਾਗ਼ਕਾਂ ਦੀ ਤੁਸੀਂ ਜਾਉਣ ਦੀ ਮਿਹੀ, ਸਮਾਂ ਅਤੇ ਸਥਾਨ	00:03:2019 Samera	B. T to ga. B. T to ga.	9.0	
5.	ਨਾਮਕਰਵਰੀ ਕਾਰਪਤਾ 'ਤੇ ਇਹਕਾਧ ਦਾਮਲ ਕਰਨ: ਦੀ ਮਿਹੀ, ਸਮਾਂ ਅਤੇ ਕਵਾਨ	06.03.2019 Starte	2007 0.00 27 10.00 和 2017	64 64	
6.	ਪਾਪੜ ਹੋਏ ਇਹਵਾਜ਼ਾਂ ਦੀ ਨਿਹੀਂ, ਸਮਾਂ ਅਤੇ ਸਥਾਨ	06.03.2019/8089	स्मात 10.00 माने में 11.00 माने मेंब	64	
7.	ਪ੍ਰਾਪਤ ਹੋਏ ਵਿਤਵਾਜਾਂ ਦੀ ਸੁਣਵਾਦੀ ਅਤੇ ਨਾਮਸਦਦੀ	06.03.2019	मार्थ 11.00 वर्ग में 12.00 वर्ग ग्रेस	9.0	
	भारतार सी प्रवासन करत सी दियों, अभी भारत समा	ğoşra			
6.	ਸਦੀ ਵਾਵੇ ਗਏ ਨਾਮਜ਼ਦਦੀ ਕਾਰਜਾਂ ਦੀ ਜੂਬੀ ਨੀਟਰ ਰੋਹੜਾਂ 'ਤੇ ਜਾਉਣ ਦੀ ਜਿਵੀ, ਲਵਾਂ ਅਤੇ ਸਵਾਨ	86.03.2019 Bowld	हर्भावत 13 00 सम्	614	
	ਨਾਮਦਦਾਰੀ ਭਾਰਦ ਵਾਹਬ ਲੋੜਾ ਦੀ ਜਿਹੀ ਸਮਾਂ ਅਤੇ ਭਵਾਨ	86.03.20(9 Born	guffar 12.10 क्से हैं 1.30 डीक	64	
10.	ਵਿਨ੍ਹਾਂ ਮੁਕਾਬਲਾ ਕੁਣੇ ਗਏ ਉਜੀਦਵਾਰਾ ਦੀ ਸੂਚੀ ਨੋਟਿਲ ਬਰਦ 'ਤੇ ਲਾਉਰਾ ਦੀ ਨਿਕੀ, ਲਹਾਂ ਅਤੇ ਕਵਾਲ	604.02.5014	RAM ÁNGS TOT AN	6%	
11.	मंत्र रिकार स्थान बका भी त्रिकी, अन अने स्थान	96.03.2019/\$1984	क्षण्या स्थापित ३.०० करे वे. ४.०० करे वेच	84	
12.	ਜ਼ੋਰ ਰਹਨ ਵਾਲੇ ਉਮੀਦਵਾਰਾਂ ਦੀ ਲੂਵੀ ਨੋਟਿਲ ਬਰਵਾ 'ਤੇ ਲਾਉਰਾ ਦੀ ਨਿਹੀ, ਸਮਾਂ ਅਤੇ ਭਵਾਨ	06.03.2014 @deta	ande gufor 4.00 mit W.1.00 lite	69	
19.	बेरा प्रफिर सो निजी लेखा तथा वेचे	02.03.2019/ efters	शर्वते २.०० क्षेत्र वे कार्यक क्षतीयत्र ४.०० क्षते तेवा		
14.	वह जाति स्ट बेक्स	ez ez 2019/ पील्यन	बंदर देश से प्रदेश धरण्या क्षेत्रे यो सबार के मेदर की सिकामी दिलागीरिंग भवतात मेरी बीची शामानी	ਵਿਸ਼ਵਤਿੰਗ ਅਰਦਸ਼ ਜੋਲੇ ਨਰੀਜੇ ਦਾ ਅੰਜਾਨ ਸ਼ਹਿਰਾਤੀ ਜ਼ਿਲਕ ਯੂਨੀਅਨ ਗੁਰਦਾਸਪੁਰ ਦੇ ਦਾਸ਼ਹਰ ਜਿਥੇ	

मार्ट मधेरे 9.00 ही ग्राप 4.00 वर्त देश

DK N. BY U'DY O' IN

rect you tender